

ਕੰਮ 'ਤੇ ਵਾਪਸ ਪਰਤਣਾ

ਮਹੱਤਵਪੂਰਣ: ਨੌਕਰੀ ਦੀ ਭਾਲ ਕਰਨ ਦੀ ਲੋੜ ਹੋਣਾ ਹੁਣ ਵਾਪਸ ਆ ਗਿਆ ਹੈ। ਨੌਕਰੀ ਦੀ ਭਾਲ ਕਰਨ ਸੰਬੰਧੀ ਗਤੀਵਿਧੀਆਂ 4 ਜੁਲਾਈ ਤੋਂ 10 ਜੁਲਾਈ ਦੇ ਹਫ਼ਤੇ ਵਿੱਚ ਸ਼ੁਰੂ ਕਰੋ। ਵਧੇਰੀ ਜਾਣਕਾਰੀ ਲਈ [ਨੌਕਰੀ ਦੀ ਭਾਲ ਦੀਆਂ ਜ਼ਰੂਰਤਾਂ ਵਾਲੇ ਪੰਨੇ](#) 'ਤੇ ਜਾਓ।

ਕਾਮਿਆਂ ਅਤੇ ਕਾਰੋਬਾਰਾਂ ਦੀ ਬੇਰੁਜ਼ਗਾਰੀ ਅਤੇ ਮੁੜ-ਰੋਜ਼ਗਾਰ ਸੇਵਾਵਾਂ ਬਾਰੇ ਮਦਦ ਕਰਨ ਲਈ, ਅਸੀਂ ਪ੍ਰਦਾਨ ਕਰਦੇ ਹਾਂ:

- ਕਾਮਿਆਂ ਲਈ ਨੌਕਰੀ ਅਤੇ ਟ੍ਰੇਨਿੰਗ ਦੇ ਮੌਕੇ।
- ਰੋਜ਼ਗਾਰਦਾਤਾਵਾਂ ਲਈ ਕੁਸ਼ਲ ਕਾਰਜਬਲ ਨੂੰ ਬਣਾਈ ਰੱਖਣ ਲਈ ਸੰਸਾਧਨ।
- ਕੰਮ 'ਤੇ ਵਾਪਸ ਆਉਣ ਦੀ ਪੇਸ਼ਕਸ਼ਾਂ ਬਾਰੇ ਮਾਰਗ-ਦਰਸ਼ਨ।
- ਅਤੇ ਬਹੁਤ ਕੁਝ।

ਕਾਮਿਆਂ ਲਈ ਜਾਣਕਾਰੀ

ਕੀ ਤੁਹਾਨੂੰ ਕੰਮ 'ਤੇ ਵਾਪਸ ਬੁਲਾਇਆ ਗਿਆ ਸੀ ਪਰ ਤੁਸੀਂ ਨਹੀਂ ਜਾ ਸਕਦੇ ਹੋ?

ਜੇ ਤੁਸੀਂ ਇਸ ਵੇਲੇ ਬੇਰੁਜ਼ਗਾਰੀ ਸਬੰਧੀ ਫਾਇਦੇ ਪ੍ਰਾਪਤ ਕਰ ਰਹੇ ਹੋ ਅਤੇ ਵਾਪਸ ਕੰਮ 'ਤੇ ਨਹੀਂ ਜਾ ਸਕਦੇ ਹੋ ਜਦੋਂ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ (ਜਾਂ ਤਾਂ ਪੁਰਾਣੀ ਨੌਕਰੀ ਤੇ ਜਾਂ ਨਵੀਂ ਨੌਕਰੀ ਤੇ), ਤਾਂ ਅਸੀਂ ਤੁਹਾਡੇ ਵਿਕਲਪਾਂ ਬਾਰੇ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। ਇਸ ਬਾਰੇ ਵਧੇਰੇ ਜਾਣਕਾਰੀ ਇੱਥੋਂ ਪ੍ਰਾਪਤ ਕਰੋ ਕਿ [ਤੁਸੀਂ ਕੰਮ 'ਤੇ ਵਾਪਸ ਜਾਣ ਦੇ ਮੌਕੇ ਨੂੰ ਕਦੋਂ ਠੁਕਰਾ ਸਕਦੇ ਹੋ](#)।

ਆਪਣੀ ਅਗਲੀ ਨੌਕਰੀ ਲੱਭਣਾ

WorkSource ਤੁਹਾਡੀ ਸਹਾਇਤਾ ਲਈ ਮੌਜੂਦ ਹੈ

- [WorkSource ਵਾਸ਼ਿੰਗਟਨ \(ਅੰਗਰੇਜ਼ੀ ਵਿੱਚ\)](#) 'ਤੇ ਨੌਕਰੀ ਦਾ ਸਹੀ ਮੌਕਾ ਲੱਭੋ। ਸੰਕਟ ਦੇ ਕਾਰਨ, ਰਾਜ ਭਰ ਵਿੱਚ WorkSource ਦਫ਼ਤਰ ਵਿਅਕਤੀਗਤ ਸੇਵਾਵਾਂ ਲਈ ਇਸ ਵੇਲੇ ਬੰਦ ਹਨ, ਪਰ ਫਿਰ ਵੀ ਤੁਸੀਂ ਆਪਣੇ ਸਥਾਨਕ ਦਫ਼ਤਰ ਨੂੰ ਕਾਲ ਕਰਕੇ ਜਾਂ ਲਾਈਵ ਚੈਟ ਰਾਹੀਂ ਸਵਾਲ ਪੁੱਛ ਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਵਧੇਰੀ ਜਾਣਕਾਰੀ ਲਈ [WorkSourceWA.com \(ਅੰਗਰੇਜ਼ੀ ਵਿੱਚ\)](#) 'ਤੇ ਜਾਓ।
- [WorkSource ਸਿਸਟਮ \(ਅੰਗਰੇਜ਼ੀ ਵਿੱਚ\)](#) ਦੁਆਰਾ ਪੇਸ਼ ਕੀਤੀਆਂ ਨੌਕਰੀਆਂ ਅਤੇ ਸਿਖਲਾਈ ਦੇ ਮੌਕਿਆਂ ਦੀ ਪੜਚੋਲ ਕਰੋ।

- ਨੈਕਰੀ ਪ੍ਰਾਪਤ ਕਰਨ ਲਈ ਆਪਣੇ ਹੁਨਰਾਂ ਨੂੰ ਸਵਾਰਣ ਲਈ ਆਪਣੇ ਖੇਤਰ ਵਿੱਚ [WorkSourceWA ਆਗਾਮੀ ਵਰਕਸ਼ਾਪਾਂ \(ਅੰਗਰੇਜ਼ੀ ਵਿੱਚ\)](#) ਵੇਖੋ।
- ਸਹੀ ਨੈਕਰੀ ਨੂੰ ਸੁਰੱਖਿਅਤ ਕਰਨ ਲਈ, ਇੱਕ [ਭਰਤੀ ਸਮਾਰੋਹ \(ਅੰਗਰੇਜ਼ੀ ਵਿੱਚ\)](#) ਵਿੱਚ ਸ਼ਾਮਲ ਹੋਵੋ।

ਨੈਕਰੀ ਦੀ ਮੁੜ ਸਿਖਲਾਈ ਜਾਂ ਸਿੱਖਿਅਕ ਮੌਕੇ

- [Washington ਕੈਰੀਅਰ ਬ੍ਰਿਜ](#) (Washington Career Bridge) (ਅੰਗਰੇਜ਼ੀ ਵਿੱਚ) ਵਿਖੇ ਜੇ ਨੈਕਰੀ ਤੁਸੀਂ ਚਾਹੁੰਦੇ ਹੋ, ਉਸਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਸਿੱਖਿਆ ਅਤੇ ਸਿਖਲਾਈ ਪ੍ਰਾਪਤ ਕਰੋ।
- ਜੇ ਤੁਸੀਂ ਸਕੂਲ ਵਾਪਸ ਜਾ ਰਹੇ ਹੋ ਜਾਂ ਵਧੇਰੇ ਸਿੱਖਿਆ ਪ੍ਰਾਪਤ ਕਰਨ ਬਾਰੇ ਵਿਚਾਰ ਕਰ ਰਹੇ ਹੋ, ਤਾਂ [ਕਾਲਜ ਅਤੇ ਕਰੀਅਰ ਕਮਪਾਸ Washington \(College & Career Compass Washington\)](#) (ਅੰਗਰੇਜ਼ੀ ਵਿੱਚ) 'ਤੇ ਜਾਓ।
- ਨੈਕਰੀ ਦੇ ਵੇਰਵਿਆਂ, ਵਿਦਿਅਕ ਜ਼ਰੂਰਤਾਂ, ਤਨਖਾਹ, ਰੁਜ਼ਗਾਰ ਦੇ ਰੁਝਾਨਾਂ ਅਤੇ ਸੰਸਾਧਨਾਂ ਲਈ, ਜਾਂ ਕਰੀਅਰ ਦੀ ਭਾਲ ਕਰਨ ਲਈ ਸਾਡੇ [ਕਿਸੇ ਕਿੱਤੇ ਬਾਰੇ ਸਿੱਖੋ](#) (Learn About an Occupation) ਪੰਨੇ 'ਤੇ ਜਾਓ।

ਉਨ੍ਹਾਂ ਉਦਯੋਗਾਂ ਬਾਰੇ ਜਾਣੋ ਜੋ ਕੰਮ ਤੇ ਰੱਖ ਰਹੇ ਹਨ

- ਬੇਰੁਜ਼ਗਾਰੀ ਬੀਮੇ ਦੇ ਦਾਅਵੇਦਾਰਾਂ ਬਾਰੇ ਮਹੀਨਾਵਾਰ ਐਨਲਾਈਨ ਨੈਕਰੀਆਂ ਦੀ ਪੇਸ਼ਕਾਰੀ ਅਤੇ ਰੁਜ਼ਗਾਰ ਸੁਰੱਖਿਆ ਵਿਭਾਗ ਦੇ ਅੰਕੜਿਆਂ ਦੀ ਤੁਲਨਾ ਦੇ ਨਾਲ ਪੇਸ਼ਿਆਂ ਦੇ ਪਾੜੇ ਦੇ ਵਿਸ਼ਲੇਸ਼ਣ ਲਈ ਸਾਡੀ [ਸਪਲਾਈ/ਡਿਮਾਂਡ ਰਿਪੋਰਟ](#) (Supply/Demand Report) ਵੇਖੋ।
- ਵਾਧੂ ਨੈਕਰੀ ਦੀ ਜਾਣਕਾਰੀ ਲਈ ਸਾਡੇ [ਨੈਕਰੀਆਂ ਅਤੇ ਸਿਖਲਾਈ ਪੰਨੇ](#) (Jobs and training page) 'ਤੇ ਜਾਓ।

ਰੁਜ਼ਗਾਰ ਸੁਰੱਖਿਆ ਵਿਭਾਗ ਇੱਕ ਬਰਾਬਰ ਮੌਕਾ ਪ੍ਰਦਾਨ ਕਰਨ ਵਾਲਾ ਰੁਜ਼ਗਾਰਦਾਤਾ/ਪ੍ਰੋਗਰਾਮ ਹੈ। ਅਪਾਹਜ ਵਿਅਕਤੀਆਂ ਲਈ ਬੇਨਤੀ ਕਰਨ 'ਤੇ ਸਹਾਇਕ ਸਹਾਇਤਾ ਅਤੇ ਸੇਵਾਵਾਂ ਉਪਲਬਧ ਹਨ। ਅੰਗਰੇਜ਼ੀ ਭਾਸ਼ਾ ਵਿੱਚ ਘੱਟ ਮਾਹਰ ਵਿਅਕਤੀਆਂ ਲਈ ਭਾਸ਼ਾ ਸਹਾਇਤਾ ਸੇਵਾਵਾਂ ਮੁਫਤ ਵਿੱਚ ਉਪਲਬਧ ਹਨ। Washington ਰਿਲੇ ਸੇਵਾ: 711